

Nectar Lifesciences Limited



Ref.: NLL/CS/2022-147

July 19, 2022

1. National Stock Exchange of India Limited
Listing Department,
Exchange Plaza, Bandra Kurla Complex,
Bandra (E), Mumbai 400 051

Symbol: NECLIFE

2. BSE Limited
Corporate Relationship Department,
P J Towers, Dalal Street,
Mumbai 400 001

Scrip Code: 532649

Sub: Publication of Notice under Section 124(6) of the Company Act, 2013.

Sir's,

We are furnishing herewith Newspaper Publication in respect of transfer of Equity Shares of the Company against which dividend remain unpaid/unclaimed for 7 conservative years, to Investor Education and Protection Fund (IEPF) pursuant to Rule 6 of the IEPF Authority (Accounting, Audit, Transfer and Refund) Rules, 2016, which have been published in the following newspapers:

1. Business Standard (English-all editions) dated 19.07.2022.
2. Desh Sewak (Punjabi) dated 19.07.2022.

This is for your information and record please.

Yours Sincerely,

For Nectar Lifesciences Limited

(Anubha)

Company Secretary

Encl: a.a.

of
nt
date

GS,
5"



ret Alva
position
off in a
f which
are cast
e come
the two
huge
House
regione

NECTAR LIFESCIENCES LIMITED
 Regd. Office: Vill. Saidpura, Tehsil Derabassi,
 Distt. S.A.S. Nagar (Mohali), Punjab.
 CIN: L24232PB1995PLC016664 Tel No.: +91-1762-532001
 Email: cs@neclife.com, Website: www.neclife.com

**TRANSFER OF SHARES AGAINST UNPAID/UNCLAIMED DIVIDEND
 TO THE INVESTOR EDUCATION AND PROTECTION FUND**

In terms of requirement of Sections 124 and 125 of the Companies Act, 2013 read with the Investor Education and Protection Fund Authority (IEPF) (Accounting, Audit, Transfer and Refund) Rules, 2016, as amended up to date (IEPF Rules), the shares in respect of which dividend has not been claimed or paid for seven consecutive years, are liable to be transferred to IEPF Authority.

As per the record of the Company, some of the Shareholder(s) have not claimed the dividend for the financial year (FY) 2014-15 and of the subsequent FYs. The detail of all such Shareholders and the shares due for transfer is displayed on the website of the Company i.e. on www.neclife.com under investor relation. The Company is also of sending intimation at the latest available addresses individually to each of the shareholder(s), whose share(s) are liable to be transferred to IEPF under the IEPF Rules to claim the dividend. Please note that the unpaid or unclaimed amount of final dividend for the FY 2014-15 will also be transferred to IEPF Authority in November, 2022.

Such Shareholder(s) are hereby called upon to contact KFin Technologies Limited (KFinTech), Shares Transfer Agent at the address mentioned below and send the undertaking (available on the website of the Company as detailed above) duly filled in and signed along with a self-attested copy of your PAN Card, Copy of Address Proof, a cancelled cheque accordingly, so that it will reach the KFinTech before October 31, 2022 for claiming the unpaid dividends for FY 2014-15 and onwards, failing which the Company shall proceed to transfer the underlying equity shares registered in your name and unclaimed and unpaid amount of dividend for the FY 2014-15 to the credit of the IEPF Authority. Please note, however that on transfer of Shares to IEPF, you can claim from the IEPF Authority both your unclaimed dividend amount(s) and shares by making an application in Form IEPF- 5. The IEPF Rules and Form IEPF - 5 are available on the website at www.iepf.gov.in

Share Transfer Agent
 KFin Technologies Limited (Unit: Nectar Lifesciences Limited)
 Selenium Building Tower B, Plot 31 - 32, Financial District,
 Nankramguda, Serilingampally, Hyderabad 500 032,
 Tel No.: +9140-67162222, Fax No. +9140-2300 1153,
 Email: shareward.ris@kfintech.com, website: www.kfintech.com

Date: July 18, 2022
 Place: Chandigarh

BUSINESS STANDARD For Nectar Lifesciences Limited
ALL EDITION
DATED - 19-07-2022 Sd/-
 Company Secretary

RESONANCE SPECIALTIES LIMITED
 Regd. Office: Plot No 54-D Kandivli Industrial Estate,
 Kandivli (West), Mumbai 400 067. Phone: 022-62106053
 Email Id: investors@resonancesl.com CIN: L25209MH1989PLC0051993

NOTICE

**Transfer of Equity Shares of the Company to the demat account of
 the Investor Education and Protection Fund (IEPF) Authority**

This notice is published pursuant to the provision of Sub-section (6) of Section 124 of the Companies Act, 2013 and the Investor Education and Protection Fund Authority (Accounting, Audit, Transfer and Refund) Rules, 2016 including any amendment and re-enactment thereof.

In compliance with the above provisions, the Equity Shares of the Company in respect of which dividend has not been paid or claimed for seven consecutive years or more are required to be transferred by the Company to the demat account of the Investor Education and Protection Fund (IEPF) Authority.

Accordingly, the Company has communicated all the concerned Shareholders at their address registered with the Company/ Registrar and Share Transfer Agent (RTA) records, whose shares are liable to be transferred to demat account of IEPF Authority, advising them to claim the unpaid dividend(s) for the Financial Year 2014-15 and onwards. The Company has also uploaded on its website <https://www.resonancesl.com> full details containing name of such shareholders and their folio number or DP ID-Client ID with their shares liable to be transferred to the demat account of IEPF Authority.

The Shareholders may please note that when the above equity shares gets transferred into the Demat account of the IEPF Authority then **such shares will not be available to the shareholders for sales or transfer or deal with in any manner** except as per the process and provisions as prescribed in the aforementioned rules of Section 124 (6) of The Companies Act, 2013.

The Shareholders may further note that, both the unclaimed dividend and corresponding Shares including all benefits accruing on such shares, if any once transferred to demat account of IEPF authority can be claimed back from IEPF Authority after following the procedure prescribed in the aforesaid rules.

The concerned Shareholders are invited to claim unclaimed dividend for the Financial Year 2014-15 and onwards by making an application to the Company/RTA by October 15, 2022, failing which their shares shall be transferred to demat account of IEPF Authority. For claiming the unclaimed dividend or in case you need any information/clarification, please write to Adroit Corporate Services India Private Limited, Registrar and Share Transfer Agent of the Company or email us at investors@resonancesl.com

For Resonance Specialties Limited
 Sd/-
Minal Bhosale
 Company Secretary
 ACS: 43010

Mumbai
July 15, 2022

PUBLIC NOTICE

Notice is hereby given to public at large that Mr. Sanjeev Kapoor, Celebrity Chef has long back withdrawn/terminated the License granted to Fudkor India Pvt. Ltd to use Mr. Sanjeev Kapoor's intellectual property in relation to products manufactured and sold by Fudkor India Pvt. Ltd. That it has come to the knowledge of Mr. Sanjeev Kapoor that misrepresentations have been made by Fudkor India Pvt. Limited and its affiliate Vegico Foods Pvt. Ltd regarding their association with Mr. Sanjeev Kapoor which is incorrect. It is hereby clarified that Mr. Sanjeev Kapoor has no connection or association whatsoever with either Fudkor India Pvt. Ltd. or Vegico Foods Pvt. Ltd or any of their affiliates who have been unauthorizedly using the intellectual property of Mr. Sanjeev Kapoor and making false representations of their association with him. Public at large is hereby cautioned not to fall prey to any such misrepresentation.

AMBADI ENTERPRISES LIMITED
 CIN: U65991TN1941PLC001437
 Registered office: Parry House, 5th Floor, No. 43 Moore Street, Chennai - 600 001
 Phone: 044- 2530 6857 Fax: 044- 2535 8114
 Email: PrasantaKumarPatro@ambadi.murugappa.com | Website: www.ambadi.in

**NOTICE OF 81st ANNUAL GENERAL MEETING &
 BOOK CLOSURE**

NOTICE IS HEREBY GIVEN THAT the Eighty First Annual General Meeting of the Members of Ambadi Enterprises Limited will be held on Thursday, the 28th day of July, 2022 at 11.30 A.M by way of Video Conferencing in compliance with all the applicable provisions of the Companies Act, 2013 and the Rules made thereunder read with framework issued by the Ministry of Corporate Affairs vide its General Circulars and other applicable circulars issued by the Ministry of Corporate Affairs (MCA) and Government of India, to transact the businesses set forth in the notice of the meeting.

NOTICE IS ALSO HEREBY GIVEN THAT pursuant to Section 91 of the Companies Act, 2013 read with Rule 10 of the Companies (Management and Administration) Rules, 2014 the Register of Members and Share Transfer Books of the Company will remain closed from Thursday, 21st July, 2022 to Thursday, 28th July, 2022 (both days inclusive) for the purpose of Annual General Meeting and payment of dividend for the financial year ended 31st March, 2022, if approved by the Members at the said Annual General Meeting of the Company.

On behalf of the Board
 For Ambadi Enterprises Limited
 Arun Alagappan
 DIN: 00291361
 Chairman

Place : Chennai
 Date : 16.07.2022

GEECEE VENTURES LIMITED
 CIN - L24249MH1984PLC032170
 Regd. Office: 209-210, 2nd Floor, Arcadia Building, 195, Nariman Point,
 Mumbai 400021. Telephone: 022-40198600; Fax: 022- 40198650,
 E-mail Id: geecce.investor@govt.in; Website: www.geecceventures.com

NOTICE TO SHAREHOLDERS

**(For Transfer of unpaid/unclaimed dividend and equity
 Shares of the Company to Investor Education &
 Protection Fund (IEPF) Account)**

This NOTICE is published pursuant to the provisions of Section 124 (6) of the Companies Act, 2013 ('The Act') read with Investor Education and Protection Fund Authority (Accounting, Audit, Transfer and Refund) rules, 2016 ("Rules"), amongst other matters, contain provisions for transfer of unclaimed dividend to IEPF and transfer of shares in respect of which dividend remains unclaimed for seven consecutive years or more to IEPF Account. Companies are required to inform the shareholders at the latest available address whose shares are liable to be transferred to the IEPF Authority three months prior to the due date of transfer of shares and simultaneously publish the notice in the newspapers. This Notice is published pursuant to the provisions of the Act and Rules.

The Company will transfer its unpaid Final Dividend Account, 2014-15 to IEPF on or after October 20, 2022 accordingly the underlying Shares are due to be transferred to the Fund and the Company has sent the required communication in this behalf at the earliest possible under the current situation to those shareholders whose underlying shares are liable to be transferred to IEPF i.e. for Final Dividend FY 2014-15, informing that the said underlying shares will be transferred to the DEMAT account of the IEPF Authority.

The Complete details of the concerned shareholders whose dividends are unclaimed for seven consecutive years and whose share are due to be transferred to IEPF are being uploaded on the website of the Company www.geecceventures.com

